

I/23470/2020

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਬਰਨਾਲਾ

ਸਨਅਤੀ ਗਤੀਵਿਧੀਆਂ ਚਲਾਉਣ ਸਬੰਧੀ ਹੁਕਮ ਜਾਰੀ  
ਬਰਨਾਲਾ, 9 ਮਈ

ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਪੰਜਾਬ ਸਰਕਾਰ ਦੇ ਗ੍ਰਹਿ ਅਤੇ ਨਿਆਂ ਵਿਭਾਗ ਦੇ ਪੱਤਰ **SS/13S8/2020/336** ਮਿਤੀ **29-04-2020** ਤਹਿਤ ਜ਼ਿਲ੍ਹੇ ਵਿਚ ਸਨਅਤੀ ਗਤੀਵਿਧੀਆਂ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ।

ਇਨ੍ਹਾਂ ਹੁਕਮਾਂ ਮੁਤਾਬਕ ਪੇਂਡੂ ਖੇਤਰਾਂ ਵਿਚ (ਮਿਉਂਸਿਪਲ ਕਾਰਪੋਰੇਸ਼ਨ/ਕਮੇਟੀ ਦੀ ਹੱਦ ਤੋਂ ਬਾਹਰ) ਸਨਅਤੀ ਗਤੀਵਿਧੀਆਂ ਬਹਾਲ ਕੀਤੀਆਂ ਜਾ ਸਕਦੀਆਂ ਹਨ। ਇਸ ਸਬੰਧੀ ਕਿਸੇ ਵਿਸ਼ੇਸ਼ ਪ੍ਰਵਾਨਗੀ ਦੀ ਜ਼ਰੂਰੀ ਨਹੀਂ ਹੈ, ਪਰ ਜੇਕਰ ਸਬੰਧਤ ਉਦਯੋਗਿਕ ਇਕਾਈ ਕੋਲ ਐਸਓਪੀ (ਸਟੈਂਡਰਡ ਆਫ ਪ੍ਰਾਸੀਜ਼ਰ) ਮੁਤਾਬਕ ਲੋੜੀਂਦੇ ਪ੍ਰਬੰਧ ਹਨ ਤਾਂ ਉਸ ਨੂੰ ਸਨਅਤੀ ਇਕਾਈਆਂ ਵਿਚ ਗਤੀਵਿਧੀਆਂ ਸ਼ੁਰੂ ਕਰਨ ਤੋਂ ਪਹਿਲਾਂ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਨੂੰ ਈਮੇਲ ਆਈਡੀ **sdmbarnala2@gmail.com** ਰਾਹੀਂ ਅਨੁਲਗ-1 ਮੁਤਾਬਕ ਸਵੈ ਤਸਦੀਕ ਪੱਤਰ ਭੇਜਣਾ ਪਵੇਗਾ। ਸਨਅਤੀ ਗਤੀਵਿਧੀਆਂ ਲਈ ਜੇਕਰ ਲੇਬਰ ਨੂੰ ਇਕ ਥਾਂ ਤੋਂ ਦੂਜੀ ਥਾਂ ਲਿਜਾਣਾ ਪੈਂਦਾ ਹੈ ਤਾਂ ਇਸ ਸਬੰਧੀ ਸਨਅਤੀ ਇਕਾਈ ਦਾ ਮਾਲਕ ਪਾਸ ਲਈ ਜ਼ਿਲ੍ਹਾ ਮੈਜਿਸਟ੍ਰੇਟ ਦਫਤਰ ਵਿਖੇ ਸੂਚੀ ਜਮ੍ਹਾਂ ਕਰਾਏਗਾ, ਜਿਸ ਵਿਚ ਨਾਮ ਤੋਂ ਇਲਾਵਾ ਆਧਾਰ ਕਾਰਡ ਨੰਬਰ ਵੀ ਹੋਵੇਗਾ ਤੇ ਇਸ ਦਫਤਰ ਤੋਂ ਪ੍ਰਵਾਨਗੀ ਲਵੇਗਾ। ਸਨਅਤੀ ਇਕਾਈ ਦੇ ਮੈਨੇਜਮੈਂਟ ਅਤੇ ਦਫਤਰੀ ਸਟਾਫ (ਵਰਕਰਾਂ ਤੇ ਲੇਬਰ ਤੋਂ ਬਿਨਾਂ) ਵੱਲੋਂ ਆਉਣ-ਜਾਣ ਲਈ (ਆਪਣੇ ਵਾਹਨਾਂ ਸਮੇਤ) ਪਾਸ ਸਬੰਧੀ **epasscovi19.pais.net.in** 'ਤੇ ਅਪਲਾਈ ਕੀਤਾ ਜਾਵੇਗਾ।

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਬਰਨਾਲਾ

ਸੈਨਾ ਵਿਚ ਭਰਤੀ ਲਈ ਆਨਲਾਈਨ ਟ੍ਰੇਨਿੰਗ

ਬਰਨਾਲਾ, 9 ਮਈ

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਰਨਾਲਾ ਵਿਖੇ ਤਾਇਨਾਤ ਪਲੇਸਮੈਂਟ ਅਫਸਰ ਮਿਸ ਸੋਨਾਕਸ਼ੀ ਨੰਗਲਾ ਨੇ ਦੱਸਿਆ ਕਿ ਭਾਰਤੀ ਸੈਨਾ ਵਿਚ ਭਰਤੀ ਹੋਣ ਲਈ ਪ੍ਰੀ-ਰਿਕਰੂਟਮੈਂਟ ਟ੍ਰੇਨਿੰਗ ਸੈਂਟਰ (ਸੀ—ਪਾਈਟ), ਲੁਧਿਆਣਾ ਵੱਲੋਂ 15 ਮਈ 2020 ਤੋਂ ਆਨਲਾਈਨ ਟ੍ਰੇਨਿੰਗ ਸ਼ੁਰੂ ਕੀਤੀ ਜਾਰੀ ਹੈ, ਜਿਸ ਲਈ 10 ਵੀਂ ਪਾਸ (ਘੱਟੋ ਘੱਟ 45 ਪ੍ਰਤੀਸ਼ਤ ਨੰਬਰਾਂ ਨਾਲ), ਉਮਰ ਘੱਟੋ ਘੱਟ 17 ਸਾਲ 6 ਮਹੀਨੇ ਤੋਂ 21 ਸਾਲ ਤੱਕ, ਕੱਚ 170 ਸੈਂਟੀਮੀਟਰ, ਸਿਰਫ ਲੜਕੇ ਅਪਲਾਈ ਕਰ ਸਕਦੇ ਹਨ। ਚਾਹਵਾਨ ਯੋਗ ਉਮੀਦਵਾਰਾਂ ਦੀ ਰਜਿਸਟ੍ਰੇਸ਼ਨ ਕੇਵਲ ਟੈਲੀਫੋਨ ਰਾਹੀਂ ਹੀ ਕੀਤੀ ਜਾਵੇਗੀ। ਚਾਹਵਾਨ ਪੂਰਬੀ ਹਰਦੀਪ ਸਿੰਘ ਸੇਖੋਂ ਦੇ ਮੋਬਾਇਲ ਨੰਬਰ **9876617258** 'ਤੇ ਸੰਪਰਕ ਕਰਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਰੋਜ਼ਗਾਰ ਸਬੰਧੀ ਵੱਧ ਤੋਂ ਵੱਧ ਜਾਣਕਾਰੀ ਲਈ **www.pgrkam.com** 'ਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।